

ਕਣਸਾਂਲਿਡੇਟੇਡ ਸੇਵਿੰਗਸ ਅਕਾਊਂਟ ਲਈ 1 ਜਨਵਰੀ, 2025 ਤੋਂ ਪ੍ਰਭਾਵੀ ਵਿਸ਼ੇਸ਼ਤਾਵਾਂ ਅਤੇ ਸੁਲਕਾਂ ਦੀ ਆਮ ਸੂਚੀ (ਭਾਗ 2)												
ਵੇਰਵੇ		ਪੇਸ਼ੇਵਰਾਂ ਲਈ ਸੇਵਿੰਗਸ ਅਕਾਊਂਟ	ਕੋਟਕ ਸੋਲੋ ਸੇਵਿੰਗਸ ਅਕਾਊਂਟ	ਪੀਵੀਆਰ ਰਿਵਾਂਰਡਸ ਦੇ ਨਾਲ ਕੋਟਕ ਏਜ ਸੇਵਿੰਗਸ ਅਕਾਊਂਟ		ਸਵੈ ਸੰਚਾਲਿਤ ਮਾਇਨਰ ਸੇਵਿੰਗਸ ਅਕਾਊਂਟ	ਬੀਐਸਐਸ ਮਾਇਕ੍ਰੋਫਾਇਨੰਸ ਲਈ ਸਨਮਾਨ ਸੇਵਿੰਗਸ ਅਕਾਊਂਟ	ਵਿਸ਼ੇਸ਼ ਪ੍ਰੋਜੈਕਟਸ ਲਈ ਸੇਵਿੰਗਸ ਅਕਾਊਂਟ (NHAI, ਕ੍ਰਾਪ ਲੋਨ ਆਦਿ)	ਨਿਯੋ ਸੈਲਰੀ ਅਕਾਊਂਟ	ਨਾਬਾਲਗਾਂ ਲਈ ਸਰਪਰਸਤ ਸੰਚਾਲਿਤ ਸੇਵਿੰਗਸ ਅਕਾਊਂਟ	ਸੇਵਿੰਗਸ ਪਲੇਟਿਨਾ	
AMB (ਔਸਤ ਮਹੀਨਾਵਾਰ ਬਕਾਇਆ)		ਨਿਲ	ਨਿਲ	ਔਸਤ ਮਹੀਨਾਵਾਰ ਬਕਾਇਆ (AMB) 10,000 ਰੁਪਏ		ਔਸਤ ਮਹੀਨਾਵਾਰ ਬਕਾਇਆ (AMB) 5,000 ਰੁਪਏ	ਔਸਤ ਤਿਮਾਹੀ ਬਾਕੀ ਰਾਸ਼ੀ (AQB) ਰੁ. 2500 ਜਾਂ ਰੁ. 25000 ਦਾ *ਟਰਮ ਡਿਪਾਜ਼ਿਟ (ਨਿਮਨਤਮ 365 ਦਿਨ)	ਨਿਲ	ਔਸਤ ਮਹੀਨਾਵਾਰ ਬਕਾਇਆ (AMB) 5,000 ਰੁਪਏ	ਔਸਤ ਮਹੀਨਾਵਾਰ ਬਕਾਇਆ (AMB) 5,000 ਰੁਪਏ	1,00,000 ਰੁਪਏ	
ਗੈਰ-ਰੱਖ-ਰਖਾਅ ਫੀਸ	ਘੱਟੋ ਘੱਟ ਮਹੀਨਾਵਾਰ ਔਸਤ ਬਕਾਇਆ ਨਾ ਰੱਖਣ ਲਈ ਫੀਸ	ਨਿਲ	ਲਾਗੂ ਨਹੀਂ	ਪ੍ਰਤੀ ਮਹੀਨਾ ਲੋੜੀਂਦੇ AMB ਵਿੱਚ ਕਮੀ ਦਾ 6% (ਵੱਧ ਤੋਂ ਵੱਧ 500/- ਰੁਪਏ ਤੱਕ)		ਪ੍ਰਤੀ ਮਹੀਨਾ ਲੋੜੀਂਦੇ AMB ਵਿੱਚ ਕਮੀ ਦਾ 6% (ਵੱਧ ਤੋਂ ਵੱਧ 250/- ਰੁਪਏ ਤੱਕ)	ਪ੍ਰਤੀ ਤਿਮਾਹੀ ਲੋੜੀਂਦੇ AQB ਵਿੱਚ ਕਮੀ ਦਾ 6% (ਵੱਧ ਤੋਂ ਵੱਧ 125/- ਰੁਪਏ ਤੱਕ)	ਨਿਲ	ਜੇ ਤਨਖਾਹ ਦਿਖਾਈ ਨਹੀਂ ਦਿੰਦੀ ਜਾਂ ਉਤਪਾਦ AMB ਨੂੰ ਲਗਾਤਾਰ 2 ਮਹੀਨਿਆਂ ਲਈ ਬਰਕਰਾਰ ਨਹੀਂ ਰੱਖਿਆ ਜਾਂਦਾ ਹੈ, ਤਾਂ ਘੱਟੋ ਘੱਟ ਮਹੀਨਾਵਾਰ ਔਸਤ ਬਕਾਇਆ ਨਾ ਰੱਖਣ ਲਈ ਫੀਸ ਲਾਗੂ ਹੋਵੇਗੀ^	ਪ੍ਰਤੀ ਮਹੀਨਾ ਲੋੜੀਂਦੇ AMB ਵਿੱਚ ਕਮੀ ਦਾ 6% (ਵੱਧ ਤੋਂ ਵੱਧ 250/- ਰੁਪਏ ਤੱਕ)	ਪ੍ਰਤੀ ਮਹੀਨਾ ਲੋੜੀਂਦੇ AMB ਵਿੱਚ ਕਮੀ ਦਾ 6% (ਵੱਧ ਤੋਂ ਵੱਧ 600/- ਰੁਪਏ ਤੱਕ)	
ਨਕਦ ਲੈਣ-ਦੇਣ ਲਈ ਫੀਸ	ਬ੍ਰਾਂਚ/ਕੈਸ਼ ਡਿਪਾਜ਼ਿਟ ਮਸ਼ੀਨ (CDM) ਰਾਹੀਂ ਨਕਦ ਲੈਣ-ਦੇਣ (ਜਮ੍ਹਾਂ ਕਰਨਾ ਜਾਂ ਕਢਵਾਉਣਾ)	**5 ਲੈਣ-ਦੇਣ ਜਾਂ 2 ਲੱਖ ਰੁਪਏ ਪ੍ਰਤੀ ਮਹੀਨਾ ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਤੋਂ ਬਾਅਦ, 5 / 1000 ਰੁਪਏ (ਘੱਟੋ ਘੱਟ 150 ਰੁਪਏ) ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ	1 ਟ੍ਰਾਂਜੈਕਸ਼ਨ ਜਾਂ ਰੁ. 10,000/- ਮਹੀਨਾ ਤੱਕ ਕੋਈ ਸੁਲਕ ਨਹੀਂ, ਜੋ ਵੀ ਪਹਿਲਾਂ ਹੋਵੇ। ਇਨ੍ਹਾਂ ਸੀਮਾਵਾਂ ਦੇ ਬਾਅਦ, 5/1000 ਰੁਪਏ ਦਾ ਸੁਲਕ ਭੁਗਤਾਨ ਯੋਗ ਹੋਵੇਗਾ (ਨਿਮਨਤਮ 150 ਰੁਪਏ)		**4 ਲੈਣ-ਦੇਣ ਜਾਂ 2 ਲੱਖ ਰੁਪਏ ਪ੍ਰਤੀ ਮਹੀਨਾ ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਤੋਂ ਬਾਅਦ, 5 / 1000 ਰੁਪਏ (ਘੱਟੋ ਘੱਟ 150 ਰੁਪਏ) ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ			**4 ਲੈਣ-ਦੇਣ ਜਾਂ 2 ਲੱਖ ਰੁਪਏ ਪ੍ਰਤੀ ਮਹੀਨਾ ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਤੋਂ ਬਾਅਦ, 5 / 1000 ਰੁਪਏ (ਘੱਟੋ ਘੱਟ 150 ਰੁਪਏ) ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		2 ਟ੍ਰਾਂਜੈਕਸ਼ਨ ਜਾਂ 50,000/-ਰੁਪਏ ਮਹੀਨਾ ਤੱਕ ਕੋਈ ਸੁਲਕ ਨਹੀਂ, ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਦੇ ਬਾਅਦ, 5/1000 ਰੁਪਏ ਦਾ ਸੁਲਕ ਭੁਗਤਾਨ ਯੋਗ ਹੋਵੇਗਾ (ਨਿਮਨਤਮ 150 ਰੁਪਏ)	**4 ਲੈਣ-ਦੇਣ ਜਾਂ 2 ਲੱਖ ਰੁਪਏ ਪ੍ਰਤੀ ਮਹੀਨਾ ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਤੋਂ ਬਾਅਦ, 5 / 1000 ਰੁਪਏ (ਘੱਟੋ ਘੱਟ 150 ਰੁਪਏ) ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ	5 ਲੈਣ-ਦੇਣ ਜਾਂ 5 ਲੱਖ ਰੁਪਏ ਪ੍ਰਤੀ ਮਹੀਨਾ ਜੋ ਵੀ ਪਹਿਲਾਂ ਹੋਵੇ, ਤੱਕ ਕੁਝ ਨਹੀਂ। ਇਨ੍ਹਾਂ ਸੀਮਾਵਾਂ ਤੋਂ ਬਾਅਦ, 5 / 1000 ਰੁਪਏ (ਘੱਟੋ ਘੱਟ 150 ਰੁਪਏ) ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ
ਡੈਬਿਟ ਕਾਰਡ / ਏਟੀਐਮ ਵਰਤੋਂ ਫੀਸ	ਕੋਟਕ ਬੈਂਕ ਦਾ ਏਟੀਐਮ – ਨਕੀ ਕਢਵਾਉਣਾ/ ਗੈਰ-ਵਿੱਤੀ ਲੈਣ-ਦੇਣ	ਪ੍ਰਤੀ ਮਹੀਨਾ 30 ਲੈਣ-ਦੇਣ ਤੱਕ ਕੋਈ ਖਰਚੇ ਨਹੀਂ (ਕੋਟਕ ਏਟੀਐਮ + ਹੋਰ ਬੈਂਕ ਏਟੀਐਮ 'ਤੇ ਵਿੱਤੀ + ਗੈਰ-ਵਿੱਤੀ), ਇਸ ਤੋਂ ਬਾਅਦ ਪ੍ਰਤੀ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਪ੍ਰਤੀ ਗੈਰ-ਵਿੱਤੀ ਲੈਣ-ਦੇਣ 'ਤੇ 8.5 ਰੁਪਏ	ਪ੍ਰਤੀ ਮਹੀਨਾ 5 ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਤੱਕ ਕੋਈ ਖਰਚੇ ਨਹੀਂ, ਇਸ ਤੋਂ ਬਾਅਦ ਪ੍ਰਤੀ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਪ੍ਰਤੀ ਗੈਰ-ਵਿੱਤੀ ਲੈਣ-ਦੇਣ 'ਤੇ 8.5 ਰੁਪਏ						ਪ੍ਰਤਿ ਮਹੀਨਾ 5 ਟ੍ਰਾਂਜੈਕਸ਼ਨ ਮੁਫਤ, ਉਸਦੇ ਬਾਅਦ ਵਿੱਤੀ ਟ੍ਰਾਂਜੈਕਸ਼ਨ – ਰੁ. 21/ਟ੍ਰਾਂਜੈਕਸ਼ਨ; ਗੈਰ-ਵਿੱਤੀ ਟ੍ਰਾਂਜੈਕਸ਼ਨ – ਰੁ. 8.50/ਟ੍ਰਾਂਜੈਕਸ਼ਨ	ਪ੍ਰਤਿ ਮਹੀਨਾ 5 ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਤੱਕ ਕੋਈ ਖਰਚੇ ਨਹੀਂ, ਇਸ ਤੋਂ ਬਾਅਦ ਪ੍ਰਤੀ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਪ੍ਰਤੀ ਗੈਰ-ਵਿੱਤੀ ਲੈਣ-ਦੇਣ 'ਤੇ 8.5 ਰੁਪਏ	ਪ੍ਰਤੀ ਮਹੀਨਾ 30 ਲੈਣ-ਦੇਣ ਤੱਕ ਕੋਈ ਖਰਚੇ ਨਹੀਂ (ਕੋਟਕ ਏਟੀਐਮ + ਹੋਰ ਬੈਂਕ ਏਟੀਐਮ 'ਤੇ ਵਿੱਤੀ + ਗੈਰ-ਵਿੱਤੀ), ਇਸ ਤੋਂ ਬਾਅਦ ਪ੍ਰਤੀ ਵਿੱਤੀ ਲੈਣ-ਦੇਣ 'ਤੇ 21 ਰੁਪਏ ਅਤੇ ਪ੍ਰਤੀ ਗੈਰ-ਵਿੱਤੀ ਲੈਣ-ਦੇਣ 'ਤੇ 8.5 ਰੁਪਏ	
	ਹੋਰ ਘਰੇਲੂ ਏਟੀਐਮ – ਨਕਦੀ ਕਢਵਾਉਣਾ/ਗੈਰ ਵਿੱਤੀ ਲੈਣ-ਦੇਣ ##		ਇਸ ਤੋਂ ਬਾਅਦ ਪ੍ਰਤੀ ਮਹੀਨਾ 3 ਲੈਣ-ਦੇਣ (ਚੋਟੀ ਦੇ 6 ਸ਼ਹਿਰਾਂ ਵਿੱਚ ##) ਅਤੇ 5 ਲੈਣ-ਦੇਣ (ਗੈਰ-ਚੋਟੀ ਦੇ ਸ਼ਹਿਰਾਂ ਵਿੱਚ), ਇਸ ਤੋਂ ਬਾਅਦ 21 ਰੁਪਏ ਪ੍ਰਤੀ ਨਕਦ ਕਢਵਾਉਣ ਅਤੇ 8.5 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ	ਪ੍ਰਤਿ ਮਹੀਨਾ 10 ਵਿੱਤੀ ਅਤੇ ਗੈਰ-ਵਿੱਤੀ ਟ੍ਰਾਂਜੈਕਸ਼ਨ, ਉਸਦੇ ਬਾਅਦ 21 ਰੁਪਏ ਪ੍ਰਤਿ ਨਕਦ ਨਿਕਾਸੀ ਅਤੇ 8.5 ਰੁਪਏ ਪ੍ਰਤਿ ਗੈਰ-ਵਿੱਤੀ ਟ੍ਰਾਂਜੈਕਸ਼ਨ	ਇਸ ਤੋਂ ਬਾਅਦ ਪ੍ਰਤੀ ਮਹੀਨਾ 3 ਲੈਣ-ਦੇਣ (ਚੋਟੀ ਦੇ 6 ਸ਼ਹਿਰਾਂ ਵਿੱਚ ##) ਅਤੇ 5 ਲੈਣ-ਦੇਣ (ਗੈਰ-ਚੋਟੀ ਦੇ ਸ਼ਹਿਰਾਂ ਵਿੱਚ), ਲਈ ਕੁਝ ਨਹੀਂ, ਇਸ ਤੋਂ ਬਾਅਦ 21 ਰੁਪਏ ਪ੍ਰਤੀ ਨਕਦ ਕਢਵਾਉਣ ਅਤੇ 8.5 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ							
	ਬਕਾਇਆ ਰਾਸ਼ੀ ਘੱਟ ਹੋਣ ਕਾਰਨ ਵਪਾਰੀ ਆਊਟਲੈਟਾਂ/ ਵੈੱਬਸਾਈਟਾਂ/ਏਟੀਐਮ 'ਤੇ ਲੈਣ-ਦੇਣ 'ਤੋਂ ਮਨ੍ਹਾਂ ਕੀਤਾ ਗਿਆ <>	ਕੋਟਕ ਤੋਂ ਇਲਾਵਾ ਕਿਸੇ ਹੋਰ ਏਟੀਐਮ 'ਤੇ 25 ਰੁਪਏ		ਕੋਟਕ ਤੋਂ ਇਲਾਵਾ ਕਿਸੇ ਹੋਰ ਏਟੀਐਮ 'ਤੇ 25 ਰੁਪਏ		ਕੋਟਕ ਤੋਂ ਇਲਾਵਾ ਕਿਸੇ ਹੋਰ ਏਟੀਐਮ 'ਤੇ 25 ਰੁਪਏ		ਕੋਟਕ ਤੋਂ ਇਲਾਵਾ ਕਿਸੇ ਹੋਰ ਏਟੀਐਮ 'ਤੇ 25 ਰੁਪਏ				
	ਅੰਤਰਰਾਸ਼ਟਰੀ ਏਟੀਐਮ+ 'ਤੇ ਨਕਦੀ ਕਢਵਾਉਣਾ/ਗੈਰ-ਵਿੱਤੀ ਲੈਣ-ਦੇਣ	150 ਰੁਪਏ ਪ੍ਰਤੀ ਨਕਦ ਕਢਵਾਉਣ ਦਾ ਲੈਣ-ਦੇਣ ਅਤੇ 25 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ		150 ਰੁਪਏ ਪ੍ਰਤੀ ਨਕਦ ਕਢਵਾਉਣ ਦਾ ਲੈਣ-ਦੇਣ ਅਤੇ 25 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ		150 ਰੁਪਏ ਪ੍ਰਤੀ ਨਕਦ ਕਢਵਾਉਣ ਦਾ ਲੈਣ-ਦੇਣ ਅਤੇ 25 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ		150 ਰੁਪਏ ਪ੍ਰਤੀ ਨਕਦ ਕਢਵਾਉਣ ਦਾ ਲੈਣ-ਦੇਣ ਅਤੇ 25 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ				
	ਕਾਰਡ ਰਹਿਤ ਨਕਦੀ ਕਢਵਾਉਣਾ (IMT)	ਪ੍ਰਤੀ ਮਹੀਨਾ 1 ਲੈਣ-ਦੇਣ ਤੱਕ ਕੁਝ ਨਹੀਂ ਅਤੇ ਬਾਅਦ ਦੇ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 10/- ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		ਪ੍ਰਤੀ ਮਹੀਨਾ 1 ਲੈਣ-ਦੇਣ ਤੱਕ ਕੁਝ ਨਹੀਂ ਅਤੇ ਬਾਅਦ ਦੇ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 10/- ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		ਪ੍ਰਤੀ ਮਹੀਨਾ 1 ਲੈਣ-ਦੇਣ ਤੱਕ ਕੁਝ ਨਹੀਂ ਅਤੇ ਬਾਅਦ ਦੇ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 10/- ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		ਪ੍ਰਤੀ ਮਹੀਨਾ 1 ਲੈਣ-ਦੇਣ ਤੱਕ ਕੁਝ ਨਹੀਂ ਅਤੇ ਬਾਅਦ ਦੇ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 10/- ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		ਪ੍ਰਤੀ ਮਹੀਨਾ 1 ਲੈਣ-ਦੇਣ ਤੱਕ ਕੁਝ ਨਹੀਂ ਅਤੇ ਬਾਅਦ ਦੇ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 10/- ਰੁਪਏ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਹੈ		
DD / ਚੈੱਕ ਬੁੱਕ	DD	1 ਲੱਖ ਰੁਪਏ ਤੱਕ ਕੁਝ ਨਹੀਂ; ਇਹ ਸੀਮਾਵਾਂ ਤੋਂ ਬਾਅਦ: 4 / 1000 ਰੁਪਏ (ਘੱਟੋ ਘੱਟ 50 ਰੁਪਏ, ਵੱਧ ਤੋਂ ਵੱਧ 10,000 ਰੁਪਏ) ਸੀਨੀਅਰ ਨਾਗਰਿਕ ਲਈ 3/1000 ਰੁਪਏ	**100 ਕੇ (ਹਜਾਰ) ਤੱਕ ਕੁਝ ਨਹੀਂ; ਇਹ ਸੀਮਾਵਾਂ ਤੋਂ ਬਾਅਦ: 4 / 1000 ਰੁਪਏ (ਘੱਟੋ ਘੱਟ 50 ਰੁਪਏ, ਵੱਧ ਤੋਂ ਵੱਧ 10,000 ਰੁਪਏ) ਸੀਨੀਅਰ ਨਾਗਰਿਕ ਲਈ 3/1000 ਰੁਪਏ	ਰੁ. 4/1000 (ਨਿਮਨਤਮ ਰੁ. 50, ਅਧਿਕਤਮ ਰੁ. 10,000), ਸੀਨਿਯਰ ਸਿਟੀਜਨ ਲਈ ਰੁ. 3/1000		ਰੁ. 4/1000 (ਨਿਮਨਤਮ ਰੁ. 50, ਅਧਿਕਤਮ ਰੁ. 10,000), ਸੀਨਿਯਰ ਸਿਟੀਜਨ ਲਈ ਰੁ. 3/1000		ਰੁ. 4/1000 (ਨਿਮਨਤਮ ਰੁ. 50, ਅਧਿਕਤਮ ਰੁ. 10,000), ਸੀਨਿਯਰ ਸਿਟੀਜਨ ਲਈ ਰੁ. 3/1000	ਨਿਲ			
	FCY-DD / TT ਚੈੱਕ ਇਕੱਤਰ ਕਰਨਾ / ਰੀਵੋਲੀਊਸ਼ਨ / ਰੱਦ ਕਰਨਾ / FCY ਚੈੱਕ ਜਮ੍ਹਾਂ ਕਰਨਾ ਅਤੇ ਵਾਪਸੀ	500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		
	ਚੈੱਕ ਬੁੱਕ ਫੀਸ ਦੇ ਬਰਾਬਰ	**ਇਸ ਤੋਂ ਬਾਅਦ ਪ੍ਰਤੀ ਸਾਲ ਚੈੱਕ ਦੇ 100 ਪੱਤੇ ਮੁਫਤ ਅਤੇ ਇਸ ਤੋਂ ਬਾਅਦ 3 ਰੁਪਏ / ਚੈੱਕ ਦਾ ਪੱਤਾ	5 ਪੰਨੇ/ਸਾਲ ਤੱਕ ਮੁਫਤ ਉਸਦੇ ਬਾਅਦ ਰੁ. 3/ਪ੍ਰਤਿ ਚੈੱਕ ਪੰਨਾ	ਇਸ ਤੋਂ ਬਾਅਦ ਪ੍ਰਤੀ ਸਾਲ ਚੈੱਕ ਦੇ 25 ਪੱਤੇ ਮੁਫਤ ਅਤੇ ਇਸ ਤੋਂ ਬਾਅਦ 3 ਰੁਪਏ / ਚੈੱਕ ਦਾ ਪੱਤਾ		ਇਸ ਤੋਂ ਬਾਅਦ ਪ੍ਰਤੀ ਸਾਲ ਚੈੱਕ ਦੇ 10 ਪੱਤੇ ਮੁਫਤ ਅਤੇ ਇਸ ਤੋਂ ਬਾਅਦ 3 ਰੁਪਏ / ਚੈੱਕ ਦਾ ਪੱਤਾ		ਇਸ ਤੋਂ ਬਾਅਦ ਪ੍ਰਤੀ ਸਾਲ ਚੈੱਕ ਦੇ 25 ਪੱਤੇ ਮੁਫਤ ਅਤੇ ਇਸ ਤੋਂ ਬਾਅਦ 3 ਰੁਪਏ / ਚੈੱਕ ਦਾ ਪੱਤਾ		**ਇਸ ਤੋਂ ਬਾਅਦ ਪ੍ਰਤੀ ਸਾਲ ਚੈੱਕ ਦੇ 100 ਪੱਤੇ ਮੁਫਤ ਅਤੇ ਇਸ ਤੋਂ ਬਾਅਦ 3 ਰੁਪਏ / ਚੈੱਕ ਦਾ ਪੱਤਾ		
ਲੈਣ-ਦੇਣ ਦੀ ਅਸਫਲਤਾ	ECS/ਜਾਰੀ ਕੀਤਾ ਅਤੇ ਵਾਪਸ ਕੀਤਾ ਗਿਆ ਚੈੱਕ (ਫੰਡਾਂ ਦੀ ਉਪਲਬਧਤਾ ਨਾ ਹੋਣ ਕਾਰਨ)	500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		500 ਰੁਪਏ / ਮੋਕਾ		
	ECS ਆਦਸ਼ ਤਸਦੀਕ	ਨਿਲ		ਨਿਲ		ਨਿਲ		ਨਿਲ		ਨਿਲ		
	SI ਅਸਫਲਤਾ	100 ਰੁਪਏ / ਮੋਕਾ		100 ਰੁਪਏ / ਮੋਕਾ		100 ਰੁਪਏ / ਮੋਕਾ		100 ਰੁਪਏ / ਮੋਕਾ		100 ਰੁਪਏ / ਮੋਕਾ		
	ਚੈੱਕ ਜਮ੍ਹਾਂ ਕੀਤਾ ਅਤੇ ਵਾਪਸ ਕੀਤਾ ਗਿਆ (INR)	200 ਰੁਪਏ / ਮੋਕਾ		200 ਰੁਪਏ / ਮੋਕਾ		200 ਰੁਪਏ / ਮੋਕਾ		200 ਰੁਪਏ / ਮੋਕਾ		200 ਰੁਪਏ / ਮੋਕਾ		
	ਗੈਰ-ਵਿੱਤੀ ਕਾਰਨਾਂ ਕਰਕੇ ਚੈੱਕ ਜਾਰੀ ਕੀਤਾ ਅਤੇ ਵਾਪਸ ਕੀਤਾ ਗਿਆ	50 ਰੁਪਏ / ਮੋਕਾ		50 ਰੁਪਏ / ਮੋਕਾ		50 ਰੁਪਏ / ਮੋਕਾ		50 ਰੁਪਏ / ਮੋਕਾ		50 ਰੁਪਏ / ਮੋਕਾ		
ਡੈਬਿਟ ਕਾਰਡ ਸਲਾਨਾ ਫੀਸ / ਜਾਰੀ ਕਰਨ ਦੀ ਫੀਸ	ਪੇਅ ਸ਼ੇਪ ਮੋਰ ਡੈਬਿਟ ਕਾਰਡ / ਡਰੀਮ ਡਿਫਰੰਟ 811 ਡੈਬਿਟ ਕਾਰਡ	ਨਿਲ		259 ਰੁਪਏ		259 ਰੁਪਏ		ਨਿਲ		259 ਰੁਪਏ		
	ਸਿਲਕ ਡੈਬਿਟ ਕਾਰਡ	259 ਰੁਪਏ		259 ਰੁਪਏ		ਲਾਗੂ ਨਹੀਂ		259 ਰੁਪਏ		259 ਰੁਪਏ		
	ਵੀਜ਼ਾ ਪਲੈਟੀਨਮ / ਮਾਈ ਵਰਲਡ ਡੈਬਿਟ ਕਾਰਡ	ਪਹਿਲੇ ਸਾਲ ਲਈ ਨਿਲ, ਉਸ ਤੋਂ ਬਾਅਦ 259 ਰੁਪਏ ਪ੍ਰਤੀ ਸਾਲ		259 ਰੁਪਏ		ਲਾਗੂ ਨਹੀਂ		750 ਰੁਪਏ		259 ਰੁਪਏ		
	ਕੋਟਕ PVR ਡੈਬਿਟ ਕਾਰਡ	499 ਰੁਪਏ		499 ਰੁਪਏ		ਲਾਗੂ ਨਹੀਂ		499 ਰੁਪਏ		499 ਰੁਪਏ		
	ਐਵਰੀਡੇਅ ਡੈਬਿਟ ਕਾਰਡ	259* ਰੁਪਏ		259* ਰੁਪਏ		ਲਾਗੂ ਨਹੀਂ		259* ਰੁਪਏ		259* ਰੁਪਏ		
	ਵੀਜ਼ਾ ਸਿਗਨੇਚਰ ਪ੍ਰੋ ਡੈਬਿਟ ਕਾਰਡ	750 ਰੁਪਏ		750 ਰੁਪਏ		ਲਾਗੂ ਨਹੀਂ		750 ਰੁਪਏ		750 ਰੁਪਏ		
	ਪਰਿਵੀ ਲੀਗ ਪਲੈਟੀਨਮ ਕਾਰਡ	750 ਰੁਪਏ		750 ਰੁਪਏ		750 ਰੁਪਏ		750 ਰੁਪਏ		750 ਰੁਪਏ		
	ਪਰਿਵੀ ਲੀਗ ਸਿਗਨੇਚਰ ਕਾਰਡ	750 ਰੁਪਏ		750 ਰੁਪਏ		750 ਰੁਪਏ		750 ਰੁਪਏ		750 ਰੁਪਏ		
	ਪਰਿਵੀ ਲੀਗ ਬਿਜ਼ਨਸ ਕਾਰਡ	750 ਰੁਪਏ		750 ਰੁਪਏ		750 ਰੁਪਏ		750 ਰੁਪਏ		750 ਰੁਪਏ		
	ਪਰਿਵੀ ਲੀਗ ਨੀਓਨ ਡੈਬਿਟ ਕਾਰਡ	1500 ਰੁਪਏ		1500 ਰੁਪਏ		1500 ਰੁਪਏ		1500 ਰੁਪਏ		1500 ਰੁਪਏ		
	ਪਰਿਵੀ ਲੀਗ ਐਲ.ਈ.ਡੀ. ਡੈਬਿਟ ਕਾਰਡ	2500 ਰੁਪਏ		2500 ਰੁਪਏ		2500 ਰੁਪਏ		2500 ਰੁਪਏ		2500 ਰੁਪਏ		
	ਪਰਿਵੀ ਲੀਗ ਬਲੈਕ ਮੈਟਲ ਡੈਬਿਟ ਕਾਰਡ	5000 ਰੁਪਏ		5000 ਰੁਪਏ		5000 ਰੁਪਏ		5000 ਰੁਪਏ		5000 ਰੁਪਏ		
	ਪ੍ਰਾਈਵੇਟ ਬੈਂਕਿੰਗ ਇਨਫਿਨਿਟ ਡੈਬਿਟ ਕਾਰਡ	1500 ਰੁਪਏ		1500 ਰੁਪਏ		1500 ਰੁਪਏ		1500 ਰੁਪਏ		1500 ਰੁਪਏ		
	ਗੋਕੀ ਪਹਿਨਣਯੋਗ ਭੁਗਤਾਨ	ਜਾਰੀ ਕਰਨ ਦੀ ਫੀਸ – 3499 ਰੁਪਏ ਅਤੇ ਸਾਲਾਨਾ ਫੀਸ – 259 ਰੁਪਏ ਦੂਜੇ ਸਾਲ ਤੋਂ		ਜਾਰੀ ਕਰਨ ਦੀ ਫੀਸ – 3499 ਰੁਪਏ ਅਤੇ ਸਾਲਾਨਾ ਫੀਸ – 259 ਰੁਪਏ ਦੂਜੇ ਸਾਲ ਤੋਂ		ਜਾਰੀ ਕਰਨ ਦੀ ਫੀਸ – 3499 ਰੁਪਏ ਅਤੇ ਸਾਲਾਨਾ ਫੀਸ – 259 ਰੁਪਏ ਦੂਜੇ ਸਾਲ ਤੋਂ		ਜਾਰੀ ਕਰਨ ਦੀ ਫੀਸ – 3499 ਰੁਪਏ ਅਤੇ ਸਾਲਾਨਾ ਫੀਸ – 259 ਰੁਪਏ ਦੂਜੇ ਸਾਲ ਤੋਂ		ਜਾਰੀ ਕਰਨ ਦੀ ਫੀਸ – 3499 ਰੁਪਏ ਅਤੇ ਸਾਲਾਨਾ ਫੀਸ – 259 ਰੁਪਏ ਦੂਜੇ ਸਾਲ ਤੋਂ		
	ਡਿਫਾਲਟ ਕਾਰਡ	ਵੀਜ਼ਾ ਪਲੈਟੀਨਮ ਡੈਬਿਟ ਕਾਰਡ		ਪੇ ਸਾਪ ਮੋਰ ਡੈਬਿਟ ਕਾਰਡ		PVR ਡੈਬਿਟ ਕਾਰਡ		ਜੁਨਿਅਰ ਡੈਬਿਟ ਕਾਰਡ		ਵੀਜ਼ਾ ਪਲੈਟੀਨਮ ਡੈਬਿਟ ਕਾਰਡ		
ਹੋਰ ਡੈਬਿਟ ਕਾਰਡ ਨਾਲ ਸਬੰਧਿਤ ਫੀਸ	ਗ੍ਰਮਿ / ਚੋਟੀ ਹੋਏ ਡੈਬਿਟ ਕਾਰਡ ਨੂੰ ਬਦਲਣਾ	200 ਰੁਪਏ		200 ਰੁਪਏ		200 ਰੁਪਏ		200 ਰੁਪਏ		200 ਰੁਪਏ		
	ਜਾਰੀ ਕਰਨ ਦੀ ਫੀਸ	ਇਮੇਜ ਡੈਬਿਟ ਕਾਰਡ – 199 ਰੁਪਏ		ਇਮੇਜ ਡੈਬਿਟ ਕਾਰਡ – 199 ਰੁਪਏ		ਇਮੇਜ ਡੈਬਿਟ ਕਾਰਡ – 199 ਰੁਪਏ		ਇਮੇਜ ਡੈਬਿਟ ਕਾਰਡ – 199 ਰੁਪਏ		ਇਮੇਜ ਡੈਬਿਟ ਕਾਰਡ – 199 ਰੁਪਏ		
ਸਟੇਟ												

	NEFT / RTGS / ਫੰਡ ਟ੍ਰਾਂਸਫਰ (ਨੈੱਟਬੈਂਕਿੰਗ / ਮੋਬਾਈਲ ਬੈਂਕਿੰਗ ਰਾਹੀਂ)	ਨਿਲ		ਨਿਲ	ਨਿਲ	ਨਿਲ	ਨਿਲ	ਨਿਲ	ਨਿਲ	ਨਿਲ
ਫੰਡ ਟ੍ਰਾਂਸਫਰ	NEFT / RTGS - ਕੇਵਲ ਤਾਂ ਹੀ ਲਾਗੂ ਹੁੰਦਾ ਹੈ ਜੋ ਸਾਖਾ ਵਿੱਚ ਕੀਤਾ ਜਾਂਦਾ ਹੈ	ਨਿਲ	NEFT: 10,000 ਤੱਕ: 2 ਰੁਪਏ; 10,001 ਤੋਂ 1,00,000: 4 ਰੁਪਏ; 1,00,001 ਤੋਂ 2,00,000: 14 ਰੁਪਏ; > 2,00,000: 24 ਰੁਪਏ; RTGS: 2,00,000 ਤੋਂ 5,00,000: 20 ਰੁਪਏ; > 5,00,000: 40 ਰੁਪਏ							ਨਿਲ
	IMPS	ਨਿਲ	10,000 ਤੱਕ: 5 ਰੁਪਏ; 10,001 ਤੋਂ 1,00,000 ਰੁਪਏ: 5 ਰੁਪਏ; 1,00,001 ਤੋਂ 5,00,000: 15 ਰੁਪਏ				10,000 ਤੱਕ: 5 ਰੁਪਏ; 10,001 ਤੋਂ 1,00,000 ਰੁਪਏ: 5 ਰੁਪਏ; 1,00,001 ਤੋਂ 5,00,000: 15 ਰੁਪਏ			
ਸਾਖਾ ਬੇਨਤੀ	ਭੂਪਲੀਕੇਟ ਐਂਡ–ਹੋਕ ਸਟੇਟਮੈਂਟ, ਭੂਪਲੀਕੇਟ ਪਾਸਬੁੱਕ, ਟੀਡੀਐਸ ਸਰਟੀਫਿਕੇਟ ਬ੍ਰਾਂਚ ਰਾਹੀਂ ਜਾਂ ਕਿਸੇ ਹੋਰ ਰਿਕਾਰਡ ਦੀ ਮੁੜ–ਪ੍ਰਾਪਤੀ, ਭੁਗਤਾਨ ਚੈਕੋ – ਬ੍ਰਾਂਚ ਰਾਹੀਂ ਇੱਕ/ਕਈ ਚੈੱਕਾਂ ਲਈ; ਡੀਡੀ ਮੁੜ–ਪ੍ਰਮਾਣੀਕਰਨ; ਪੀਓ / ਬੀਸੀ ਮੁੜ–ਪ੍ਰਮਾਣੀਕਰਨ / ਰੱਦ ਕਰਨਾ (ਰੁਪਏ); ਸਾਲਾਨਾ ਕੱਬਾਈਨਡ ਸਟੇਟਮੈਂਟ–ਭੌਤਿਕ; ਮਾਸਿਕ ਭੌਤਿਕ ਸਟੇਟਮੈਂਟ;	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਸੀਨੀਅਰ ਨਾਗਰਿਕਾਂ ਲਈ 100 ਰੁਪਏ /ਬੇਨਤੀ: 75 ਰੁਪਏ/ਬੇਨਤੀ	ਨਿਲ	
	DD ਰੱਦ (INR)	ਨਿਲ	ਨਿਲ	100 ਰੁਪਏ/ਬੇਨਤੀ, ਸੀਨੀਅਰ ਨਾਗਰਿਕਾਂ ਲਈ: ਨਿਲ			100 ਰੁਪਏ/ਬੇਨਤੀ, ਸੀਨੀਅਰ ਨਾਗਰਿਕਾਂ ਲਈ: ਨਿਲ		100 ਰੁਪਏ/ਬੇਨਤੀ, ਸੀਨੀਅਰ ਨਾਗਰਿਕਾਂ ਲਈ: ਨਿਲ	
	ਵਿਦੇਸ਼ੀ ਅੰਦਰੂਨੀ ਪੈਸੇ ਭੇਜਣ ਦਾ ਸਰਟੀਫਿਕੇਟ	ਨਿਲ	ਨਿਲ	100 ਰੁਪਏ/ਬੇਨਤੀ	100 ਰੁਪਏ/ਬੇਨਤੀ	100 ਰੁਪਏ/ਬੇਨਤੀ	100 ਰੁਪਏ/ਬੇਨਤੀ	100 ਰੁਪਏ/ਬੇਨਤੀ	100 ਰੁਪਏ/ਬੇਨਤੀ	ਨਿਲ
ਸਹਾਇਕ ਸੇਵਾਵਾਂ	ਪਾਸਬੁੱਕ (ਖਾਤਾ ਸਟੇਟਮੈਂਟ ਦੀ ਬਜਾਏ) ਚਾਲੂ ਸਾਲ, ਬੈਲੈਂਸ ਅਤੇ ਵਿਆਜ ਸਟੇਟਮੈਂਟ, ਦਸਤਖਤ ਪ੍ਰਮਾਣੀਕਰਨ ਸਰਟੀਫਿਕੇਟ, ਫੋਟੋ ਤਸਦੀਕ, ਖਾਤਾ ਪ੍ਰਸ਼ਟੀਕਰਨ, ਬੈਲੈਂਸ ਅਤੇ ਵਿਆਜ ਸਟੇਟਮੈਂਟ, ਨੈੱਟ ਬੈਂਕਿੰਗ / ਫ਼ੋਨ ਬੈਂਕਿੰਗ / ਡੇਬਿਟ ਕਾਰਡ ਦੇ ਪਿਨ ਦੀ ਮੁੜ–ਉਤਪਤੀ (ਕੁਰੀਅਰ ਰਾਹੀਂ ਭੇਜਿਆ), ਖਾਤਾ ਬੰਦ ਕਰਨਾ, ਨਕਦ / ਦਸਤਾਵੇਜ਼ ਪਿਕ ਅੱਪ / ਡਿਲੀਵਰੀ / ਕੇਵਾਈਸੀ ਪਿਕ ਅੱਪ	ਨਿਲ	ਨਿਲ	ਨਿਲ	ਨਿਲ	ਨਿਲ	ਨਿਲ	ਨਿਲ	ਨਿਲ	ਨਿਲ

ਫ਼ਾਰੇਨ ਐਕਸਚੇਂਜ ਸੇਵਾਵਾਂ (ਐਫਈਐਸ)		ਸੰਸ਼ੋਧਿਤ ਜੀਐਸਟੀ ਸਲੈਬ ਹੇਠਾਂ ਦਿੱਤਾ ਗਿਆ ਹੈ
ਆਉਟਵਰਡ ਰੇਮਿਟੈਂਸ – ਵਿਅਕਤੀਗਤ	ਮਾਨਕ ਸੁਲਕ	
ਟੇਲੀਗ੍ਰਾਫਿਕ ਟ੍ਰਾਂਸਫਰ ਸੁਲਕ (ਆਯਾਤ ਲਈ ਭੁਗਤਾਨ ਦੇ ਇਲਾਵਾ)	ਰੁਪਏ 1250 + ਟੈਕਸ	
ਸੰਵਾਦਦਾਤਾ ਬੈਂਕ ਸੁਲਕ (ਆਉਟਵਰਡ ਰੇਮਿਟੈਂਸ ਜਿਸ ਵਿੱਚ ਰੇਮਿਟਰ ਦੁਆਰਾ ਵਿਦੇਸ਼ੀ ਬੈਂਕ ਸੁਲਕਾਂ ਦਾ ਭੁਗਤਾਨ ਕੀਤਾ ਜਾਂਦਾ ਹੈ)	ਰੁਪਏ 1000 + ਟੈਕਸ	
ਐਫਸੀਵਾਈ ਡੀਡੀ ਜਾਰੀ ਕਰਨਾ	ਰੁਪਏ 750 + ਟੈਕਸ	
ਐਕਸਚੇਂਜ ਦੀ ਏਵਜ ਵਿੱਚ ਕਮੀਸ਼ਨ (ਈਈਐਫਸੀ/ਆਰਐਫਸੀ/ਐਸਐਫਸੀ ਖਾਤੇ ਤੋਂ ਭੇਜਿਟ ਦੇ ਮਾਮਲੇ ਵਿੱਚ)	0.125% ; ਨਿਮਨਤਮ ਰੁਪਏ 1,000 + ਟੈਕਸ	

	ਵਿਸ਼ੇਸ਼	ਮਾਨਕ ਸੁਲਕ
ਫੇਰੈਕਸ ਕਾਰਡ	ਜਾਰੀ ਕਰਨ ਦਾ ਸੁਲਕ	250 (ਜੀਐਸਟੀ ਨੂੰ ਛੱਡ ਕਰ)
	ਰੀਲੋਡ ਸੁਲਕ	75 (ਜੀਐਸਟੀ ਨੂੰ ਛੱਡ ਕਰ)

****1 ਮਈ 2025 ਤੋਂ ਪ੍ਰਭਾਵੀ ਤਬਦੀਲੀਆਂ**

ਪੀਵੀਆਰ ਡੇਬਿਟ ਕਾਰਡ/ਸਿਲਫ ਅੱਪਰੇਟੇਡ ਮਾਇਨਰ ਬਚਤ ਖਾਤਾ/ਸਪੇਸ਼ਲ ਪ੍ਰੋਜੇਕਟ ਬਚਤ/ ਸਰਪਰਸਤ ਦੁਆਰਾ ਸੰਚਾਲਿਤ ਮਾਇਨਰ ਬਚਤ/ਬੀਐਸਐਸ ਮਾਇੰਡੋ ਡਾਇਨੋਸ ਲਈ ਸਨਮਾਨ ਬਚਤ ਖਾਤਾ/ਪ੍ਰੋਫੇਸ਼ਨਲ ਬਚਤ ਖਾਤਾ/ਇਵਰੀਡੇ ਸਟਾਫ਼/ਗਰੁਪ ਸਟਾਫ਼ ਲਈ ਨਕਦ ਟ੍ਰਾਂਜਿਕਸ਼ਨ ਸੀਮਾ - 3 ਟ੍ਰਾਂਜਿਕਸ਼ਨ ਜਾਂ 1 ਰੁਪਏ ਲੱਖ/ਮਹੀਨਾ ਤੱਕ ਕੋਈ ਸੁਲਕ ਨਹੀਂ, ਜੋ ਵੀ ਪਹਿਲਾਂ ਹੋ।

ਪ੍ਰੋਫੇਸ਼ਨਲ ਬਚਤ ਖਾਤਾ/ਇਵਰੀਡੇ ਸਟਾਫ਼/ ਗਰੁਪ ਸਟਾਫ਼ ਲਈ ਚੈੱਕ ਬੁੱਕ ਸੁਲਕ – ਪ੍ਰਤਿ ਸਾਲ 15 ਚੈੱਕ ਪੈਨ ਤੱਕ ਮੁਫ਼ਤ, ਉਸਦੇ ਬਾਅਦ 3 ਰੁਪਏ/ਚੈੱਕ ਪੈਨਾ

ਪਲੇਟਿਨਮ ਬਚਤ ਖਾਤਾ ਲਈ ਚੈੱਕ ਬੁੱਕ ਸੁਲਕ – ਰੁਥ ਨਹੀਂ

ਸੋਲੋ ਬਚਤ ਖਾਤਾ/ ਬਚਤ ਪੀਓਏ ਪ੍ਰੋਡਕਟ/ ਨਿਵੇਸ਼ ਈਕੋਸਿਸਟਮ ਦੇ ਬਚਤ ਖਾਤੇ ਲਈ ਗਿਮਾਂਡ ਟ੍ਰਾਵਰ ਸੁਲਕ – 4 ਰੁਪਏ/1000 (ਨਿਮਨਤਮ 50 ਰੁਪਏ, ਅਧਿਕਤਮ 10,000 ਰੁਪਏ) ਸੀਨਿਯਰ ਸਿਟੀਜਨ ਲਈ 3/ 1000 ਰੁਪਏ

ਪਲੇਟਿਨਮ ਬਚਤ/ ਸਰਪਰਸਤ ਦੁਆਰਾ ਸੰਚਾਲਿਤ ਨਾਬਾਲਗ ਦਾ ਬਚਤ ਖਾਤਾ/ਇਵਰੀਡੇ ਸਟਾਫ਼/ ਗਰੁਪ ਸਟਾਫ਼/ਸਟਾਫ਼/ਗਰੁਪ ਸਟਾਫ਼ ਏਜ/ ਸਟਾਫ਼/ਗਰੁਪ ਸਟਾਫ਼ ਏਜ ਦੇ ਬੈਲੈਂਸ (ਦੇਨਿਕ/ਹਫ਼ਤਾਕਾਰੀ) ਲਈ ਵੈਲਯੂ ਐਂਡੇਡ ਐਲਰਟਸ – 50 ਪੈਸੇ ਪ੍ਰਤਿ ਐਸਐਮਐਸ (ਦੇਨਿਕ/ਹਫ਼ਤਾਕਾਰੀ)

ਕਿਕਾਰਡ ਪ੍ਰਾਪਤੀ ਸੁਲਕ/ਡੀਡੀ/ਬੀਸੀ ਰੱਦੀਕਰਣ ਅਤੇ ਪੁਨਰ ਤਸਦੀਕ ਸੁਲਕ – ਮੌਜੂਦਾ 100/ਰੁਪਏ ਘਟਨਾ ਹੈ, ਜਿਸ ਨੂੰ ਸੰਸ਼ੋਧਿਤ ਕਰਕੇ ਜ਼ੀਰੋ ਕਰ ਦਿੱਤਾ ਜਾਵੇਗਾ।

ਕਾਰਪੋਰੇਟ ਸੈਲਰੀ ਸਕੀਮਾਂ ਲਈ ਡੇਬਿਟ ਕਾਰਡ ਜਾਰੀ ਕਰਨ ਦੀ ਫੀਸ ਕੋਈ ਨਹੀਂ

ਕਾਰਪੋਰੇਟ ਸੈਲਰੀ ਸਕੀਮਾਂ ਲਈ ਡੇਬਿਟ ਕਾਰਡ ਦੀ ਸਾਲਾਨਾ ਫੀਸ ਕੋਈ ਨਹੀਂ ਤਨਖਾਹ ਕ੍ਰੈਡਿਟ/ਏ.ਐਮ.ਬੀ. ਲੋੜ ਦੇ ਐਨ

ਪਰਿਵੀ ਕਾਰਡ / ਗੋਕੀ ਵੀਅਰੇਬਲ ਪੇਮੈਂਟ ਦਰਾਂ ਉਪਰ ਦੱਸੇ ਅਨੁਸਾਰ ਲਾਗੂ ਹੋਣਗੀਆਂ

*ਮਾਈਗ੍ਰੇਸ਼ਨ/ਰੀਗ੍ਰੇਡੇਸ਼ਨ ਦੇ ਮਾਮਲੇ ਵਿੱਚ

ਮੁੰਬਈ ਇੰਟਰਬੈਂਕ ਪੇਸ਼ਕਸ਼ ਦਰ – ਫਲੀਟਿੰਗ ਰੇਟ ਲਿੰਕਡ ਬੱਚਤ ਸਕੀਮ ਲਈ ਸਾਰੇ ਚਾਰਜ ਨਿਲ ਹਨ

ਸਵੈ–ਸੰਚਾਲਿਤ ਮਾਮੂਲੀ ਬਚਤ ਖਾਤੇ ਲਈ ਫੀਸ ਨੋਵਾ ਬਚਤ ਖਾਤੇ ਦੇ ਬਰਾਬਰ ਹੈ।

ਡੇਬਿਟ ਕਾਰਡ ਲਈ ਦੱਸੇ ਗਏ ਖਰਚੇ ਸ਼ਿਕਰ ਕੀਤੇ ਸਕੀਮ ਕੋਡਾਂ ਦੇ ਡਿਫਾਲਟ ਵਰਗੀਕਰਨ ਦੇ ਅਧੀਨ ਹਨ। ਅਪਗ੍ਰੇਡ/ ਡਾਊਨਗ੍ਰੇਡ/ ਵਰਗੀਕਰਨ ਤਬਦੀਲੀ ਦੇ ਮਾਮਲੇ 'ਚ ਇਸ 'ਤੇ ਅਸਰ ਪਵੇਗਾ।

ਹੋਰ ਘਰੇਲੂ ਏਟੀਐਮ ਤੋਂ ਨਕਦ ਕਢਵਾਉਣ ਦੀ ਸੀਮਾ ਪ੍ਰਤੀ ਲੈਣ–ਦੇਣ 10000 ਰੁਪਏ ਹੈ।

##+ਚੋਰੀ ਦੇ 6 ਸ਼ਹਿਰ – ਮੁੰਬਈ, ਨਵ ਦਿੱਲੀ, ਚੇਨਈ, ਕੋਲਕਾਤਾ, ਬੈਂਗਲੁਰ ਅਤੇ ਹੈਦਰਾਬਾਦ ਦੇ ਏਟੀਐਮ ਵਿੱਚ ਕੀਤੇ ਗਏ ਲੈਣ–ਦੇਣ।

ਲਾਜ਼ਮੀ ਚੋਤਾਵਨੀਆਂ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। ਆਰਬੀਐਲੀ ਦੁਆਰਾ ਲਾਜ਼ਮੀ ਕੀਤੀਆਂ ਗਈਆਂ ਚੋਤਾਵਨੀਆਂ ਅਤੇ ਨਾਲ ਹੀ ਬੈਂਕ ਦੁਆਰਾ ਉਚਿਤ ਸਮਝੀਆਂ ਜਾਣ ਵਾਲੀਆਂ ਚੋਤਾਵਨੀਆਂ, ਮੁਫ਼ਤ ਭੇਜੀਆਂ ਜਾਣਗੀਆਂ, ਭਾਵੇਂ ਰੋਜ਼ਾਨਾ / ਹਫ਼ਤਾਵਾਰੀ ਬਕਾਇਆ SMS ਅਲਰਟ ਦੀ ਸਹੂਲਤ ਨੂੰ ਸਬਸਕ੍ਰਾਈਬ ਨਾ ਵੀ ਕੀਤਾ ਗਿਆ ਹੋਵੇ।

ਇੰਡੋ–ਨੇਪਾਲ ਰੇਮਿਟੈਂਸ ਸਕੀਮ (NEFT ਫੀਸ):

ਜੋ ਲਾਭਪਾਤਰੀ ਨੇਪਾਲ ਣਘ ਬੈਂਕ ਲਿਮਟਿਡ (NSBL) ਵਿੱਚ ਖਾਤਾ ਰੱਖਦਾ ਹੈ: 25 ਰੁਪਏ ਪ੍ਰਤੀ ਲੈਣ–ਦੇਣ (ਸਾਰੇ ਟੈਕਸਾਂ ਸਮੇਤ)।

ਜੋ ਲਾਭਪਾਤਰੀ ਨੇਪਾਲ ਣਘ ਬੈਂਕ ਲਿਮਟਿਡ (NSBL) ਵਿੱਚ ਖਾਤਾ ਨਹੀਂ ਰੱਖਦਾ ਹੈ: 5000 ਰੁਪਏ ਤੱਕ 75 ਰੁਪਏ ਪ੍ਰਤੀ ਲੈਣ ਦੇਣ ਅਤੇ 5000 ਰੁਪਏ ਤੋਂ ਵੱਧ – 100 ਰੁਪਏ ਪ੍ਰਤੀ ਲੈਣ ਦੇਣ। (ਸਾਰੇ ਟੈਕਸਾਂ ਸਮੇਤ)।

ਸਾਰੀਆਂ ਸੇਵਾਵਾਂ, ਜਿੱਥੇ ਇੱਕ ਮੁਫ਼ਤ ਸੀਮਾ ਨਿਰਧਾਰਤ ਕੀਤੀ ਗਈ ਹੈ, ਮੁਫ਼ਤ ਸੀਮਾ ਤੋਂ ਵੱਧ ਵਰਤੋਂ 'ਤੇ ਸਬੰਧਤ ਸੇਵਾ ਦੇ ਮਿਆਰੀ ਚਾਰਜ ਅਨੁਸਾਰ ਵਸੂਲੀ ਜਾਵੇਗੀ।

<>ਮਹੀਨੇ ਲਈ ਬੈਂਕ ਅਤੇ ਗਾਹਕ ਵਿਚਕਾਰ ਸਹਿਮਤੀ ਅਨੁਸਾਰ ਆਸਰ ਮਹੀਨਾਵਾਰ ਬਕਾਇਆ ਜਾਂ ਨਿਸ਼ਾਤ ਤਨਖਾਹ ਕ੍ਰੈਡਿਟ (ਜਿਸ ਨੂੰ 'ਡਿਫਾਲਟ ਮਹੀਨਾ' ਕਿਹਾ ਜਾਂਦਾ ਹੈ) ਦੇ ਰੱਖ– ਰਖਾਅ ਵਿੱਚ ਡਿਫਾਲਟ ਹੋਣ ਦੀ ਸੂਰਤ ਵਿੱਚ, ਬੈਂਕ ਗਾਹਕ ਨੂੰ ਡਿਫਾਲਟ ਬਾਰੇ ਸਪੱਸ਼ਟ ਤੌਰ 'ਤੇ ਸੂਚਿਤ ਕਰੇਗਾ ਅਤੇ ਇਹ ਕਿ ਜਾਂ ਤਾਂ ਤਨਖਾਹ ਕ੍ਰੈਡਿਟ ਨੂੰ ਦੇਖਿਆ ਜਾਣਾ ਚਾਹੀਦਾ ਹੈ ਜਾਂ ਖਾਤੇ ਲਈ ਐਸਤ ਮਹੀਨਾਵਾਰ ਬਕਾਇਆ ਅਗਲੇ ਮਹੀਨੇ ਵਿੱਐਪੁਰਾ ਕਰਨਾ ਪਏਗਾ (ਜਿਸ ਨੂੰ 'ਨੋਟਿਸ ਮਹੀਨਾ' ਕਿਹਾ ਜਾਂਦਾ ਹੈ), ਨਹ ਤਾਂ NMC (ਗੈਰ–ਰੱਖ–ਰਖਾਅ ਫੀਸ) 'ਡਿਫਾਲਟ ਮਹੀਨਾ' ਅਤੇ 'ਨੋਟਿਸ ਮਹੀਨਾ' ਦੋਵਾਂ ਲਈ ਵਸੂਲੀ ਜਾਵੇਗੀ। ਬੈਂਕ SMS /ਈਮੇਲ/ਪੱਤਰ ਦੁਆਰਾ

ਸੂਚਿਤ ਕਰਨ ਦੀ ਚੋਣ ਕਰ ਸਕਦਾ ਹੈ। ਇਹ ਗਾਹਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੱਕ ਵੈਪ ਈਮੇਲ ਆਈਡੀ, ਸੋਬਾਈਲ ਨੰਬਰ ਅਤੇ ਪਤਾ ਹਰ ਸਮੇਂ ਬੈਂਕ ਕੋਲ ਅਪਡੇਟ ਕਰੇ, ਅਜਿਹਾ ਨਾ ਕਰਨ 'ਤੇ ਗਾਹਕ ਨੂੰ ਨੋਟੀਫਿਕੇਸ਼ਨ ਪ੍ਰਾਪਤ ਨਹ ਹੋ ਸਕਦਾ। NMC ਫੀਸ AMB ਵਿੱਚ ਵੇਖੀ ਗਈ ਘਾਟ ਅਤੇ GSFC ਵਿੱਚ ਸਲੈਬਾਂ ਵਿੱਚ ਨਿਰਧਾਰਤ ਕੀਤੇ ਅਨੁਸਾਰ ਹੋਵੇਗੀ।

ਸਿਲਕ ਡੇਬਿਟ ਕਾਰਡ ਲਈ ਲਾਗੂ ਫੀਸ ਕਲਾਸਿਕ ਡੈਬਿਟ ਕਾਰਡ ਦੇ ਬਰਾਬਰ ਹੋਵੇਗੀ। ਖਾਤਾਧਾਰਕਾਂ ਨੂੰ ਮਹੀਨਾਵਾਰ ਭੌਤਿਕ ਸਟੇਟਮੈਂਟ ਮੁਫ਼ਤ ਜਾਰੀ ਕੀਤੇ ਜਾਣਗੇ ਜੋ ਨਿੱਜੀ ਤੌਰ 'ਤੇ ਹੋਮ ਬ੍ਰਾਂਚ ਦਾ ਦੌਰਾ ਕਰਦੇ ਹਨ।

ਬੈਂਕ ਡੈਬਿਟ ਕਾਰਡ 'ਤੇ ਕੀਤੇ ਗਏ ਵਿਦੇਸ਼ੀ ਮੁਦਰਾ ਲੈਣ–ਦੇਣ 'ਤੇ 3.5% ਦਾ ਟ੍ਰਾਂਸ–ਕਰੰਸੀ ਮਾਰਕ–ਅੱਪ ਚਾਰਜ ਵਸੂਲ ਕਰੇਗਾ। ਵਰਤੀ ਗਈ ਐਕਸਚੇਂਜ ਰੇਟ ਲੈਣ–ਦੇਣ ਦੇ ਸਮੇਂ ਪ੍ਰਚਲਿਤ ਵੀਜ਼ਾ / ਮਾਸਟਰ ਕਾਰਡ ਬੈਂਕ ਐਕਸਚੇਂਜ ਰੇਟ ਹੋਵੇਗੀ।

ਵਪਾਰੀ ਦੁਕਾਨਾਂ (Cash@PoS) (1 ਅਪ੍ਰੈਲ, 2019 ਤੋਂ) 'ਤੇ ਕੀਤੇ ਗਏ ਨਕਦ ਕਢਵਾਉਣ ਦੇ ਲੈਣ–ਦੇਣ 'ਤੇ ਲੈਣ ਦੇਣ ਦੀ ਰਕਮ 'ਤੇ 1% + ਜੀਐਸਟੀ ਦਾ ਚਾਰਜ ਲਾਗੂ ਹੋਵੇਗਾ [1 ਅਪ੍ਰੈਲ, 2019 ਤੋਂ]

ASBA ਮੋਡ ਰਾਹ ਕੀਤੀਆਂ ਗਈਆਂ ਅਰਜੀਆਂ ਵਿੱਚ ਕੋਈ ਵੀ ਅਸਵੀਕਾਰ ਕਰਨ 'ਤੇ ਪ੍ਰਤੀ ਅਸਵੀਕਾਰ 350/- ਰੁਪਏ ਦੀ ਫੀਸ ਲੱਗੇਗੀ<>

+ਅੰਤਰਰਾਸ਼ਟਰੀ ਏਟੀਐਮ ਲੈਣ–ਦੇਣ 'ਤੇ ਕਿਸੇ ਹੋਰ ਬੈਂਕ ਦੁਆਰਾ ਵਸੂਲੀ ਗਈ ਵਾਧੂ ਫੀਸ ਵੀ ਕਾਰਡ ਧਾਰਕ ਨੂੰ ਸਹਿਣ ਕਰਨੀ ਪਵੇਗੀ।

ਉਪਰੋਕਤ ਫੀਸ ਸਾਰੇ ਖਾਤਾਧਾਰਕਾਂ ਨੂੰ 30 ਦਿਨਾਂ ਦੀ ਅਗਾਊਂ ਸੂਚਨਾ ਦੇ ਨਾਲ ਸੋਧ ਦੇ ਅਧੀਨ ਹੈ ਫੀਸ ਵਿੱਚ ਸੋਧ ਕਾਰਨ ਖਾਤਾ ਬੰਦ ਕਰਨ ਦੀ ਫੀਸ ਖਾਤਾ ਬੰਦ ਕਰਨ ਦੀ ਫੀਸ ਦੇ ਅਧੀਨ ਨਹੀਂ ਹੋਵੇਗੀ।

ਪਰਿਵਾਰਕ ਬੱਚਤ ਖਾਤਾ ਛੁੱਟਦੀ ਦੀ ਛੋਟ ਦਾ ਅਨੰਦ ਲਵੇਗਾ ਜਦੋਂ ਤੱਕ ਲਿੰਕ ਕੀਤੇ ਪਰਿਸੀਪਲ ਤਨਖਾਹ ਖਾਤੇ ਨੂੰ ਮਹੀਨਾਵਾਰ ਤਨਖਾਹ ਕ੍ਰੈਡਿਟ ਪ੍ਰਾਪਤ ਨਹੀਂ ਹੁੰਦਾ ਜਾਂ ਲੋੜਦੇ ਉਤਪਾਦ AMB ਨੂੰ ਬਰਕਰਾਰ ਨਹ ਰੱਖਦਾ। ਪਰਿਸੀਪਲ ਤਨਖਾਹ ਖਾਤੇ ਨੂੰ ਤਨਖਾਹ ਕ੍ਰੈਡਿਟ ਪ੍ਰਾਪਤ ਨਾ ਹੋਣ ਜਾਂ ਲੋੜੀਂਦੀ AMB ਨੂੰ ਬਰਕਰਾਰ ਰੱਖਣ ਦੀ ਸੂਰਤ ਵਿੱਚ, ਲਿੰਕ ਕੀਤੇ ਪਰਿਵਾਰਕ ਬੱਚਤ ਖਾਤੇ ਨੂੰ 10000 ਰੁਪਏ ਦਾ AMB ਰੱਖਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਪਰਿਵਾਰਕ ਬੱਚਤ ਖਾਤੇ

<> ਲਈ ਜੁਰਮਾਨਾ ਫੀਸ ਵਜੋਂ ਰੋਜਾਨਾ ਖਾਤੇ ਦੀ ਸਟੈਂਡਰਡ ਫੀਸ (CS PRO) ਲਾਗੂ ਹੋਵੇਗੀ। ਇੱਕ ਵਾਰ ਖਾਤਾ ਅਸਮਰੱਥੇ/ਸੁਸਤ ਹੋ ਜਾਣ ਤੋਂ ਬਾਅਦ ਲਾਗੂ ਨਹੀਂ ਹੁੰਦਾ।

ਲੈਣ ਦੇਣ ਅਤੇ ਵੇਲਿਊ ਐਂਡੇਡ SMS ਅਲਰਟ ਉਨ੍ਹਾਂ ਗਾਹਕਾਂ ਨੂੰ ਮੁਫ਼ਤ ਭੇਜੇ ਜਾਣਗੇ ਜਿਨ੍ਹਾਂ ਨੇ ਰੋਜਾਨਾ / ਹਫ਼ਤਾਵਾਰੀ ਬਕਾਇਆ ਅਲਰਟ ਸੁਵਿਚਾ ਲਈ ਸਬਸਕ੍ਰਾਈਬ ਕੀਤਾ ਹੈ।

ਆਰਬੀਐਲੀ ਦੁਆਰਾ ਲਾਜ਼ਮੀ ਕੀਤੇ ਗਏ ਅਲਰਟ ਅਤੇ ਨਾਲ ਹੀ ਬੈਂਕ ਦੁਆਰਾ ਉਚਿਤ ਸਮਝੇ ਜਾਣ ਵਾਲੇ ਅਲਰਟ, ਮੁਫ਼ਤ ਭੇਜੇ ਜਾਣਗੇ, ਭਾਵੇਂ ਰੋਜ਼ਾਨਾ / ਹਫ਼ਤਾਵਾਰੀ ਬਕਾਇਆ SMS ਅਲਰਟ ਦੀ ਸਹੂਲਤ ਨੂੰ ਸਬਸਕ੍ਰਾਈਬ ਨਾ ਕੀਤਾ ਗਿਆ ਹੋਵੇ।

ਡੈਬਿਟ ਕਾਰਡ ਫੀਸ ਤਨਖਾਹ ਕ੍ਰੈਡਿਟ ਦੇ ਅਧੀਨ ਹੈ। ਜੋ ਲਗਾਤਾਰ 3 ਮਹੀਨਿਆਂ ਤੱਕ ਤਨਖਾਹ ਕ੍ਰੈਡਿਟ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ, ਤਾਂ ਦੂਜੇ ਬੈਂਕਾਂ ਦੇ ਏਟੀਐਮ ਵਿੱਚ > 5 ਮੁਫ਼ਤ ਲੈਣ–ਦੇਣ ਵਾਲੇ ਖਾਤਿਆਂ ਨੂੰ ਕਾਰਪੋਰੇਟ ਪੇਸ਼ਕਸ਼ ਦੀ ਪਰਵਾਹ ਕੀਤੇ ਬਿਨਾਂ ਸਿਰਫ 5 ਲੈਣ–ਦੇਣ ਤੱਕ ਘਟਾ ਦਿੱਤਾ ਜਾਵੇਗਾ। ਪ੍ਰੋਗਰਾਮ ਦੇ ਗਾਹਕਾਂ ਨੂੰ ਇਸ ਅਭਿਆਸ ਤੋਂ ਬਾਹਰ ਰੱਖਿਆ ਜਾਵੇਗਾ।

ਗੈਰ–ਵਿੱਤੀ ਲੈਣ–ਦੇਣ ਬਕਾਇਆ ਪੁੱਛਗਿੱਛ, ਮਿਨੀ ਸਟੇਟਮੈਂਟ ਅਤੇ ਪਿਨ ਬਦਲਣਾ ਹੁੰਦੇ ਹਨ

ਜੂਨੀਅਰ, ਯੂਥ ਅਤੇ ਮੈਸਨ੍ਰੇ ਡੈਬਿਟ ਕਾਰਡਾਂ ਲਈ ਸਾਲਾਨਾ ਫੀਸ ਕਲਾਸਿਕ ਡੈਬਿਟ ਕਾਰਡ ਦੇ ਬਰਾਬਰ ਹੋਵੇਗੀ।

ਜੈਕਰ ਲਗਾਤਾਰ 4 ਮਹੀਨਿਆਂ ਤੱਕ ਕੋਈ ਤਨਖਾਹ ਜਮ੍ਹਾਂ ਨਹੀਂ ਹੁੰਦੀ, ਤਾਂ ਖਾਤੇ ਨੂੰ ਬੰਦਤ ਖਾਤਾ ਕਿਸਮ ਵਿੱਚ ਬਦਲ ਦਿੱਤਾ ਜਾਵੇਗਾ। ਏਐਮਬੀ ਦੀ ਲੋੜ, ਵਿਸ਼ੇਸ਼ਤਾਵਾਂ, ਲਾਭ ਅਤੇ ਖਰਚੇ ਸੰਸ਼ੋਧਿਤ ਖਾਤਾ ਕਿਸਮ ਦੇ ਅਨੁਸਾਰ ਲਾਗੂ ਹੋਣਗੇ।

ਕਿਰਪਾ ਕਰਕੇ ਨੋਟ ਕਰੋ ਕਿ ਨਕਦ ਪਿਕਅਪ/ ਡਿਲੀਵਰੀ ਫੀਸ ਗਾਹਕ ਨੂੰ ਪੇਸ਼ ਕੀਤੀ ਗਈ 'ਨਕਦ ਪਿਕ–ਅੱਪ/ ਡਿਲੀਵਰੀ' ਸੇਵਾ ਨਾਲ ਸਬੰਧਤ ਹੈ। ਨਕਦ ਲੈਣ–ਦੇਣ ਲਈ ਵਾਧੂ ਫੀਸ ਸਬੰਧਤ ਵੇਰੀਐਂਟ ਦੇ ਤਹਿਤ ਪੇਸ਼ ਕੀਤੀ ਗਈ ਸਮੁੱਚੀ ਨਕਦ ਲੈਣ–ਦੇਣ ਦੀ ਸੀਮਾ ਦਾ ਹਿੱਸਾ ਹੋਵੇਗੀ।

S2W SELECT ਪੇਸ਼ਕੇਸ਼ ਵਾਲੇ ਕਾਰਪੋਰੇਟ ਤਨਖਾਹ ਖਾਤੇ ਲਈ, ਤੁਹਾਡੇ ਖਾਤੇ ਵਿੱਚ ਬੀਰੋ ਬਕਾਇਆ ਵਿਸ਼ੇਸ਼ਤਾ ਨਿਸ਼ਾਮਤ ਮਹੀਨਾਵਾਰ ਤਨਖਾਹ ਕ੍ਰੈਡਿਟ ਜਾਂ ਘੱਟੋ ਘੱਟ 10,000 ਰੁਪਏ ਪ੍ਰਤੀ ਮਹੀਨਾ ਦੇ ਸਿੰਗਲ ਕ੍ਰੈਡਿਟ ਲੈਣ–ਦੇਣ ਦੇ ਅਧੀਨ ਹੈ ਜੋ ਸਿਰਫ NEFT/RTGS ਰਾਹੀਂ ਹੈ (ਨਕਦ ਜਮ੍ਹਾਂ, ਬੈਂਕ ਜਮ੍ਹਾਂ ਅਤੇ ਕਿਸੇ ਹੋਰ ਕੇਂਟਰ ਬੈਂਕ ਖਾਤੇ ਤੋਂ ਫੰਡ ਟ੍ਰਾਂਸਫਰ ਨੂੰ ਮੰਨਿਆ ਨਹੀਂ ਜਾਵੇਗਾ)। ਜੋ ਤਨਖਾਹ/ਫੰਡ ਜਮ੍ਹਾਂ ਨਹੀਂ ਕੀਤੇ ਜਾਂਦੇ ਹਨ, ਤਾਂ ਤੁਹਾਨੂੰ ਖਾਤੇ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਰੀ ਰੱਖਣ ਅਤੇ ਗੈਰ–ਰੱਖ–ਰਖਾਅ ਫੀਸ ਤੋਂ ਬਚਣ ਲਈ ਉਤਪਾਦ ਦੇ ਰੂਪ ਅਨੁਸਾਰ ਐਸਤ ਮਹੀਨਾਵਾਰ ਬਕਾਇਆ (AMB) ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਬੈਂਕ SMS / ਈਮੇਲ / ਪੱਤਰ ਦੁਆਰਾ ਸੂਚਿਤ ਕਰਨ ਦੀ ਚੋਣ ਕਰ ਸਕਦਾ ਹੈ। ਇਹ ਗਾਹਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੱਕ ਵੈਪ ਈਮੇਲ ਆਈਡੀ, ਸੋਬਾਈਲ ਨੰਬਰ ਅਤੇ ਪਤੇ ਨੂੰ ਹਰ ਸਮੇਂ ਬੈਂਕ ਕੋਲ ਅਪਡੇਟ ਕਰੇ, ਅਜਿਹਾ ਨਾ ਕਰਨ 'ਤੇ ਗਾਹਕ ਨੂੰ ਨੋਟੀਫਿਕਸ਼ਨ ਪ੍ਰਾਪਤ ਨਹ ਹੋ ਸਕਦਾ। NMC ਫੀਸ – AMB ਵਿੱਚ ਵੇਖੀ ਗਈ ਕਮੀ ਅਤੇ GSFC ਵਿੱਚ ਸਲੈਬਾਂ ਵਿੱਚ ਨਿਰਧਾਰਤ ਕੀਤੇ ਅਨੁਸਾਰ ਹੋਵੇਗੀ।

ਫੀਸ ਵਸਤੂ ਅਤੇ ਸੇਵਾ ਕਾਰ (ਜੀਐਸਟੀ) ਤੋਂ ਅਲੱਗ ਹੈ।

1 ਜੁਲਾਈ, 2017 ਤੋਂ ਪ੍ਰਭਾਵੀ ਵਸਤੂ ਅਤੇ ਸੇਵਾ ਕਰ ਦੀ ਦਰ ਟੈਕਸਯੋਗ ਮੁੱਲ 'ਤੇ 18% ਹੋਵੇਗੀ। ਜੀਐਸਟੀ ਦੀ ਦਰ –ਸਮੇਂ–ਸਮੇਂ 'ਤੇ ਬਦਲਦੇ ਦੇ ਅਧੀਨ ਹੈ।

ਰਾਜ ਸਰਕਾਰ ਦੇ ਟੈਕਸ/ਸੈਸ ਜਿਵੇਂ ਲਾਗੂ ਹੁੰਦਾ ਹੈ, ਚਾਰਜ ਕੀਤਾ ਜਾਵੇਗਾ

ਬੱਚਤ ਅਤੇ ਕਾਰਪੋਰੇਟ ਤਨਖਾਹ ਨੋਟਾਂ ਬਾਰੇ ਵਿਸਥਾਰਤ ਜਾਣਕਾਰੀ ਲਈ www.Kotak.com Fees fee (GSFC) Important Notes of General Schedule Features & fee - For Savings Corporate Salary Accounts ਤੇ ਜਾਓ। ਲਿੰਕ:https://www.kotak.com/content/dam/Kotak/others/important-notes-of-general-schedule-features.pdf ਟੈਕਸ / ਸੈੱਸ ਲਾਗੂ ਹੋਣ ਅਨੁਸਾਰ ਵਸੂਲੇ ਜਾਣਗੇ। 1 ਸਤੰਬਰ 2019 ਤੋਂ, ਵਿੱਤੀ ਸਾਲ ਦੌਰਾਨ ਕੁੱਲ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ 'ਤੇ 2% (ਲਾਗੂ ਸਰਚਾਰਜ ਅਤੇ ਸੈੱਸ) ਦੀ ਦਰ ਨਾਲ ਡਰੌਨ ਕਟਿੰਆ ਜਾਵੇਗਾ।

ਓਵਰਡਰਾਫਟ ਫਿਕਸਡ ਡਿਪਾਜਿਟ ਵਿਅਕਤੀਗਤ ਖਾਤਾ (ODFDS) ਅਤੇ ਓਵਰਡਰਾਫਟ ਫਿਕਸਡ ਡਿਪਾਜਿਟ ਕਾਰਪੋਰੇਟ ਤਨਖਾਹ ਖਾਤੇ (ODFDC) ਲਈ ਸੇਵਾ ਫੀਸ ਕ੍ਰਮਵਾਰ ਐਂਜ ਬੱਚਤ ਖਾਤਾ ਅਤੇ ਐਂਜ ਕਾਰਪੋਰੇਟ ਤਨਖਾਹ ਖਾਤੇ ਦੇ ਬਰਾਬਰ ਹੋਵੇਗੀ। ਹਾਲਾਂਕਿ, ODFDS ਜਾਂ ODFDS ਵਿੱਚ ਕੋਈ ਘੱਟੋ ਘੱਟ ਅਦਭ ਲੋੜਦਾ ਨਹੀਂ ਹੈ।

1 ਜੁਲਾਈ, 2020 ਤੋਂ; ਨਕਦ ਕਢਵਾਉਣ ਲਈ ਲਾਗੂ TDS ਦੀ ਸੀਮਾ ਐ ਦਰ ਦਾਇਰ ਕੀਤੀ ਗਈ ਆਮਦਨ ਟੈਕਸ ਰਿਕਰਨ ਦੇ ਸਬੂਤ ਜਮ੍ਹਾਂ ਕਰਨ 'ਤੇ ਨਿਰਭਰ ਕਰੇਗੀ। ਸੋਧੀਆਂ ਹੋਈਆਂ TDS ਦਰਾਂ ਹੇਠ ਲਿਖੇ ਅਨੁਸਾਰ ਹੋਣਗੀਆਂ:

1 ਨਵੰਬਰ 24 ਤੋਂ ਤੁਹਾਡੇ ਕੇਂਟਰ ਬੈਂਕ ਡੈਬਿਟ ਦਾਰਡ ਭੇ 1% ਪਲੱਸ ਜੀਐਸਟੀ ਦਾ ਡਾਇਨੈਮਿਕ ਕਰੰਸੀ ਕਣਵਰਜਨ (ਡੀਸੀਸੀ) ਮਾਰਕ–ਅਪ ਸੁਲਕ ਲਾਗੂ ਹੋਵੇਗਾ : ਅੰਤਰਰਾਸ਼ਟਰੀ ਸਥਾਨਾਂ ਤੇ ਭਾਰਤੀ ਮੁਦਰਾ (ਆਈਐਨਆਰ) ਵਿੱਚ ਕੀਤੇ ਗਏ ਲੈਣਦੇਣ (ਆਈਐਨਆਰ) ਭਾਰਤ ਵਿੱਚ ਸਥਿਤ ਪਰ ਅੰਤਰਰਾਸ਼ਟਰੀ ਸਥਾਨਾਂ ਵਿੱਚ ਪੰਜੀਕ੍ਰਿਤ ਵਪਾਰੀਆਂ ਦੇ ਨਾਲ। ਡੀਸੀਸੀ ਮਾਰਕ–ਅਪ ਸੁਲਕ ਸਾਰੇ ਏਟੀਐਮ, ਪੀਓਐਸ/ਇਨ–ਸਟੋਰ ਜਾਂ ਆੱਨਲਾਇਨ ਲੈਣਦੇਣ ਦੇ ਲਾਗੂ ਹੋਵੇਗਾ।

ਇੱਕ ਵਿੱਤੀ ਸਾਲ ਵਿੱਚ ਸਾਰੇ ਖਾਤਿਆਂ ਵਿੱਚ ਸਕਲ ਨਕਦ ਨਿਕਾਸੀ	ਇਨਕਮ ਟੈਕਸ ਰਿਟਰਨ ਦੀ ਕਾੱਪੀ ਬੈਂਕ ਵਿੱਚ ਜਮ੍ਹਾਂ ਕੀਤੀ ਗਈ ਹੈ।	ਇਨਕਮ ਟੈਕਸ ਰਿਟਰਨ ਦੀ ਕਾੱਪੀ ਬੈਂਕ ਵਿੱਚ ਜਮ੍ਹਾਂ ਨਹੀਂ ਕੀਤੀ ਗਈ ਹੈ।
ਰੁਪਏ 20 ਲੱਖ ਤੱਕ	ਕੁਝ ਨਹੀਂ	ਕੁਝ ਨਹੀਂ
ਰੁਪਏ 20 ਲੱਖ ਤੋਂ ਰੁ. 1 ਕਰੋੜ	ਕੁਝ ਨਹੀਂ	2%@
ਰੁਪਏ 1 ਕਰੋੜ ਤੇ ਵੱਧ ਵਿੱਚ	2%@	5%@

@ਜੇ ਖਾਤੇ ਵਿੱਚ ਪੈਨ ਅਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ ਇਨਕਮ ਟੈਕਸ ਐਕਟ ਦੀ ਧਾਰਾ 206 ਅਅ ਦੇ ਅਨੁਸਾਰ 20% ਦੀ ਦਰ ਨਾਲ TDS ਕਟੌਤੀ ਲਾਗੂ ਹੋਵੇਗੀ। ਵਿਦੇਸ਼ੀ ਕੰਪਨੀਆਂ, ਵਿਦੇਸ਼ੀ ਭਾਈਵਾਲੀ ਵਾਲੀਆਂ ਫਰਮਾਂ, ਗੈਰ–ਨਾਗਰਿਕਾਂ ਲਈ ਵਾਧੂ ਸਰਚਾਰਜ ਅਤੇ ਸਿਹਤ ਅਤੇ ਸਿੱਖਿਆ ਸੈੱਸ ਆਮਦਨ ਟੈਕਸ ਕਾਨੂੰਨ ਅਨੁਸਾਰ ਲਾਗੂ ਹੋਵੇਗਾ।